



U.S. ਵਿੱਚ ਹਰ ਸਾਲ ਲਗਭਗ
800 ਮਿਲੀਅਨ
ਗੈਲਨ

ਆਰਕੀਟੈਕਚਰਲ ਪੇਂਟ ਵਿਕਣ ਦਾ ਅਨੁਮਾਨ ਹੈ।

ਕੀ ਤੁਸੀਂ ਜਾਣਦੇ ਹੋ **ਕਿ**
ਲਗਭਗ 10% ਪੇਂਟ
 ਅਣਵਰਤਿਆ ਰਹਿ ਜਾਂਦਾ
 ਹੈ ਜਿਸ ਨੂੰ ਮੁੜ ਵਰਤਿਆ ਜਾਂ
ਰੀਸਾਈਕਲ ਕੀਤਾ ਜਾ ਸਕਦਾ ਹੈ?

ਕਿਹੜੇ ਉਤਪਾਦ ਕਵਰ ਕੀਤੇ ਜਾਂਦੇ ਹਨ?

PaintCare ਸਾਈਟਾਂ ਘਰ ਦੇ ਪੇਂਟ ਦੇ ਨਾਲ-ਨਾਲ ਪ੍ਰਾਈਮਰ, ਸਟੇਨ, ਸੀਲਰ ਅਤੇ ਕਲੀਅਰ ਕੋਟਿੰਗਾਂ, ਜਿਵੇਂ ਕਿ ਸ਼ੈਲਕ ਅਤੇ ਵਾਰਨਿਸ਼ ਨੂੰ ਸਵੀਕਾਰ ਕਰਦੇ ਹਨ।

ਸਾਰੇ ਉਤਪਾਦ ਆਪਣੇ ਅਸਲ, ਲੇਬਲ ਵਾਲੇ ਕੰਟੇਨਰਾਂ ਵਿੱਚ ਹੋਣੇ ਚਾਹੀਦੇ ਹਨ (ਕੰਟੇਨਰ ਦਾ ਸਾਈਜ਼ ਪੰਜ ਗੈਲਨ ਤੋਂ ਵੱਡਾ ਨਹੀਂ ਹੋਣਾ ਚਾਹੀਦਾ) ਅਤੇ ਇੱਕ ਸੁਰੱਖਿਅਤ ਢੱਕਣ ਨਾਲ ਚੰਗੀ ਤਰ੍ਹਾਂ ਢੱਕੇ ਹੋਣੇ ਚਾਹੀਦੇ ਹਨ। ਕੁਝ ਖਾਸ ਉਤਪਾਦ ਸਵੀਕਾਰ ਨਹੀਂ ਕੀਤੇ ਜਾਂਦੇ।

ਕਿਰਪਾ ਕਰਕੇ ਪੇਂਟ ਨੂੰ ਰੀਸਾਈਕਲ ਕਰਵਾਉਣ ਲਈ ਲੈ ਕੇ ਜਾਣ ਤੋਂ ਪਹਿਲਾਂ ਹਮੇਸ਼ਾ ਡ੍ਰੌਪ-ਆਫ ਸਾਈਟਾਂ ਨੂੰ ਫੋਨ ਕਰਕੇ ਉਹਨਾਂ ਦੇ ਕੰਮ ਦੇ ਘੰਟੇ ਅਤੇ ਪੇਂਟ ਦੀ ਮਾਤਰਾ ਅਤੇ ਕਿਸਮ ਜਿਸਨੂੰ ਉਹ ਸਵੀਕਾਰ ਕਰਦੇ ਹਨ, ਬਾਰੇ ਪੁਸ਼ਟੀ ਜ਼ਰੂਰ ਕਰ ਲਵੋ।

ਸਵੀਕਾਰ ਕੀਤੇ ਜਾਂਦੇ ਉਤਪਾਦਾਂ ਦੀ ਲਿਸਟ ਦੇਖੋ:
paintcare.org/products



PaintCare ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲਈ ਸਕੈਨ ਕਰੋ।
paintcare.org



XX-BRPUN-0126

ਬਚੇ ਹੋਏ ਪੇਂਟ ਨੂੰ ਰੀਸਾਈਕਲ ਕਰੋ



Buy Right. Use it Up. Recycle the Rest.

paintcare.org
 FSC



ਬਚੇ ਹੋਏ ਪੇਂਟ ਨੂੰ ਸੰਭਾਲਣ ਲਈ ਇੱਕ ਪ੍ਰੋਗਰਾਮ

PaintCare ਰੀਸਾਈਕਲਿੰਗ ਨੂੰ ਆਸਾਨ ਅਤੇ ਮੁਫਤ ਬਣਾਉਂਦਾ ਹੈ! ਪੇਂਟ ਕੰਪਨੀਆਂ ਦੁਆਰਾ ਬਣਾਇਆ ਗਿਆ, ਇਹ ਗੈਰ-ਮੁਨਾਫ਼ਾ ਪ੍ਰੋਗਰਾਮ ਉਹਨਾਂ ਸਟੋਰਾਂ ਵਿੱਚ ਸੁਵਿਧਾਜਨਕ ਡ੍ਰੌਪ-ਆਫ ਸਾਈਟਾਂ ਜਿਵੇਂ ਕਿ ਪੇਂਟ ਅਤੇ ਹਾਰਡਵੇਅਰ ਸਟੋਰ ਪ੍ਰਦਾਨ ਕਰਦਾ ਹੈ ਜਿੱਥੇ ਪੇਂਟ ਸਟੀਵਰਡਸ਼ਿਪ ਕਾਨੂੰਨ ਲਾਗੂ ਹਨ।

ਇਹ ਪ੍ਰੋਗਰਾਮ ਪੇਂਟ ਦੀ ਬਰਬਾਦੀ ਤੋਂ ਬਚਣ, ਪੇਂਟ ਨੂੰ ਸਹੀ ਤਰੀਕੇ ਨਾਲ ਸਟੋਰ ਕਰਨ ਅਤੇ ਉਸਨੂੰ ਪੂਰੀ ਤਰ੍ਹਾਂ ਵਰਤਣ ਲਈ ਸੁਝਾਅ ਵੀ ਦਿੰਦਾ ਹੈ।

ਮੈਨੂੰ ਬਚੇ ਹੋਏ ਪੇਂਟ ਦਾ ਕੀ ਕਰਨਾ ਚਾਹੀਦਾ ਹੈ?

paintcare.org 'ਤੇ ਸਾਡੇ ਔਨਲਾਈਨ ਲੋਕੇਟਰ ਦੀ ਵਰਤੋਂ ਕਰਕੇ ਆਪਣੀ ਨਜ਼ਦੀਕੀ ਸਾਲ ਭਰ ਚੱਲਣ ਵਾਲੀ ਡ੍ਰੌਪ-ਆਫ ਸਾਈਟ ਲੱਭੋ, ਜਾਂ ਸਾਨੂੰ (855) PAINT09 'ਤੇ ਫੋਨ ਕਰੋ। ਪੇਂਟ ਜਮ੍ਹਾਂ ਕਰਵਾਉਣ ਦਾ ਕੋਈ ਖਰਚਾ ਨਹੀਂ ਹੈ ਅਤੇ ਸਾਡੀਆਂ ਸਾਈਟਾਂ ਪ੍ਰਤੀ ਵਿਜ਼ਿਟ 5 ਗੈਲਨ ਤੱਕ ਪੇਂਟ ਸਵੀਕਾਰ ਕਰਦੀਆਂ ਹਨ (ਕੁਝ ਇਸ ਤੋਂ ਵੱਧ ਵੀ ਲੈਂਦੀਆਂ ਹਨ)। ਪੇਂਟ ਨੂੰ ਧਿਆਨ ਨਾਲ ਸਟੋਰ ਕਰੋ ਤਾਂ ਜੋ ਇਹ ਤਾਜ਼ਾ ਰਹੇ ਅਤੇ ਇਸ ਨੂੰ ਦੁਬਾਰਾ ਵਰਤਿਆ ਜਾ ਸਕੇ ਜਾਂ ਨਵੇਂ ਪੇਂਟ ਬਣਾਉਣ ਲਈ ਰੀਸਾਈਕਲ ਕੀਤਾ ਜਾ ਸਕੇ! ਹੁਣ ਪੇਂਟ ਨੂੰ ਸੁਕਾ ਕੇ ਸੁੱਟਣ ਦੀ ਕੋਈ ਲੋੜ ਨਹੀਂ ਹੈ।

ਟਿਪਸ ਪ੍ਰਾਪਤ ਕਰੋ: paintcare.org/paint-smarter 'ਤੇ

ਕੀ ਤੁਹਾਡੇ ਕੋਲ ਪੇਂਟ ਦੀ ਵੱਡੀ ਮਾਤਰਾ ਲਈ ਪਿਕਅੱਪ ਸਰਵਿਸ ਹੈ?

ਜੇਕਰ ਤੁਹਾਡੇ ਕੋਲ ਆਪਣੇ ਕਾਰੋਬਾਰ ਵਾਲੀ ਜਗ੍ਹਾ ਜਾਂ ਘਰ ਵਿੱਚ ਰੀਸਾਈਕਲ ਕਰਨ ਲਈ ਘੱਟੋ-ਘੱਟ 100 ਗੈਲਨ ਪੇਂਟ ਹੈ, ਤਾਂ ਅਸੀਂ ਤੁਹਾਡੀ ਲੋਕੇਸ਼ਨ 'ਤੇ ਮੁਫਤ ਵੱਡੀ ਮਾਤਰਾ ਵਿੱਚ ਪੇਂਟ ਲਈ ਪਿਕਅੱਪ ਸੇਵਾ ਪ੍ਰਦਾਨ ਕਰਦੇ ਹਾਂ।

ਪਿਕਅੱਪ ਲਈ ਬੇਨਤੀ ਕਰੋ: paintcare.org/pickup 'ਤੇ

ਪੇਂਟ ਦਾ ਅਸੀਂ ਕੀ ਕਰਦੇ ਹਾਂ?

PaintCare ਬਚੇ ਹੋਏ ਪੇਂਟ ਦਾ ਧਿਆਨ ਨਾਲ ਪ੍ਰਬੰਧਨ ਕਰਦਾ ਹੈ, ਇਸ ਦੀ ਮੁੜ ਵਰਤੋਂ ਕਰਕੇ, ਰੀਸਾਈਕਲ ਕਰਕੇ, ਜਾਂ ਸਹੀ ਢੰਗ ਨਾਲ ਨਿਪਟਾਰਾ ਕਰਕੇ। ਪ੍ਰੋਗਰਾਮ ਵਿੱਚ ਇਕੱਠਾ ਕੀਤਾ ਗਿਆ ਜ਼ਿਆਦਾਤਰ ਲੈਟੇਕਸ ਪੇਂਟ ਰੀਸਾਈਕਲਿੰਗ ਪ੍ਰੋਸੈਸਰਾਂ ਨੂੰ ਭੇਜਿਆ ਜਾਂਦਾ ਹੈ ਅਤੇ ਇਸ ਤੋਂ ਨਵਾਂ ਪੇਂਟ ਬਣਾਇਆ ਜਾਂਦਾ ਹੈ ਅਤੇ ਜ਼ਿਆਦਾਤਰ ਤੇਲ-ਅਧਾਰਿਤ ਪੇਂਟ ਨੂੰ ਇੰਧਨ ਵਜੋਂ ਵਰਤਿਆ ਜਾਂਦਾ ਹੈ।

ਪ੍ਰੋਗਰਾਮ ਦੀ ਵਰਤੋਂ ਕੌਣ ਕਰ ਸਕਦਾ ਹੈ?

ਉਨ੍ਹਾਂ ਸਟੋਰਾਂ ਵਿੱਚ ਰਹਿਣ ਵਾਲੇ ਅਤੇ ਕਾਰੋਬਾਰ ਕਰਨ ਵਾਲੇ ਲੋਕ ਜਿੱਥੇ PaintCare ਕੰਮ ਕਰਦਾ ਹੈ, ਇਸ ਪ੍ਰੋਗਰਾਮ ਦੀ ਵਰਤੋਂ ਕਰ ਸਕਦੇ ਹਨ। ਤੁਸੀਂ ਕਿੱਥੇ ਰਹਿੰਦੇ ਹੋ, ਇਸ ਦੇ ਆਧਾਰ 'ਤੇ ਤੇਲ-ਅਧਾਰਿਤ ਪੇਂਟ ਲਈ ਕਾਰੋਬਾਰ 'ਤੇ ਸੀਮਾਵਾਂ ਲਾਗੂ ਹੋ ਸਕਦੀਆਂ ਹਨ।

ਹੋਰ ਜਾਣੋ: paintcare.org/business-limits 'ਤੇ



PAINTCARE ਫੀਸ ਕੀ ਹੈ?

PaintCare ਨੂੰ ਉਨ੍ਹਾਂ ਸਟੋਰਾਂ ਵਿੱਚ ਵੇਚੇ ਜਾਣ ਵਾਲੇ ਨਵੇਂ ਪੇਂਟ ਦੇ ਹਰੇਕ ਕੰਟੇਨਰ ਦੀ ਕੀਮਤ ਵਿੱਚ ਜੋੜੀ ਗਈ ਫੀਸ ਦੁਆਰਾ ਫੰਡ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚ ਪੇਂਟ ਸਟੀਵਰਡਸ਼ਿਪ ਕਾਨੂੰਨ ਹਨ। ਇਹ ਉਨ੍ਹਾਂ ਉਤਪਾਦਾਂ 'ਤੇ ਹੀ ਲਾਗੂ ਹੁੰਦੀ ਹੈ ਜੋ PaintCare ਡ੍ਰੌਪ-ਆਫ ਸਾਈਟਾਂ 'ਤੇ ਸਵੀਕਾਰ ਕੀਤੇ ਜਾਂਦੇ ਹਨ, ਅਤੇ ਪੇਂਟ ਜਮ੍ਹਾਂ ਕਰਵਾਉਣ ਵੇਲੇ ਕੋਈ ਵਾਧੂ ਖਰਚਾ ਨਹੀਂ ਹੁੰਦਾ।

ਫੀਸ ਦੀ ਰੱਜ ਕੰਟੇਨਰ ਦੇ ਸਾਈਜ਼ ਅਤੇ ਸਟੋਰ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ:

ਛੋਟੇ ਕੰਟੇਨਰ

ਉਦਾਹਰਨ ਲਈ, ਪਿੰਟ ਅਤੇ ਕੁਆਰਟ | \$0.30–\$0.65

ਦਰਮਿਆਨੇ ਸਾਈਜ਼ ਦੇ ਕੰਟੇਨਰ

ਉਦਾਹਰਨ ਲਈ, 1–2 ਗੈਲਨ | \$0.65–\$1.45

ਵੱਡੇ ਸਾਈਜ਼

ਉਦਾਹਰਨ ਲਈ, 5 ਗੈਲਨ ਤੱਕ | \$1.50–\$2.75

PaintCare ਫੀਸ ਕੋਈ ਟੈਕਸ ਨਹੀਂ ਹੈ, ਇਹ ਸਟੋਰ ਕੋਲ ਨਹੀਂ ਜਾਂਦੀ।

PaintCare ਫੀਸ ਕੋਈ ਡਿਪਾਜ਼ਿਟ ਨਹੀਂ ਹੈ, ਜਦੋਂ ਤੁਸੀਂ ਪੇਂਟ ਜਮ੍ਹਾਂ ਕਰਵਾਉਂਦੇ ਹੋ ਤਾਂ ਤੁਹਾਨੂੰ ਇਹ ਵਾਪਸ ਨਹੀਂ ਮਿਲਦੀ।

ਸਾਰੀਆਂ ਫੀਸਾਂ ਦੇਖੋ: paintcare.org/fee 'ਤੇ